

ਤੁਰੰਤ ਰਿਲੀਜ਼ ਲਈ

## ਬ੍ਰੈਂਪਟਨ ਐਨੀਮਲ ਸਰਵਿਸਿਜ਼, ਕੈਨੇਡਾ ਵਿੱਚ ਪਾਲਤੂ ਜਾਨਵਰਾਂ ਲਈ Home To Home™ ਸਰਵਿਸ ਦੇਣ ਵਾਲੀ ਪਹਿਲੀ ਸਰਵਿਸ ਹੈ

ਬ੍ਰੈਂਪਟਨ, ਓਨਟਾਰੀਓ (18 ਜਨਵਰੀ, 2021) – ਬ੍ਰੈਂਪਟਨ ਐਨੀਮਲ ਸਰਵਿਸਿਜ਼ (Brampton Animal Services), ਕੈਨੇਡਾ ਵਿੱਚ ਪਾਲਤੂ ਜਾਨਵਰਾਂ ਲਈ Home To Home™ (ਹੋਮ ਟੂ ਹੋਮ™) ਸਰਵਿਸ ਦੇਣ ਵਾਲੀ ਪਹਿਲੀ ਸਰਵਿਸ ਹੈ। ਇਹ ਇੱਕ ਇੰਟਰਐਕਟਿਵ ਸਰਵਿਸ ਹੈ, ਜੋ ਪਾਲਤੂ ਜਾਨਵਰਾਂ ਨੂੰ ਸ਼ੈਲਟਰ ਵਿੱਚ ਛੱਡੇ ਬਿਨਾਂ, ਉਹਨਾਂ ਲਈ ਨਵੇਂ ਅਤੇ ਪਿਆਰ ਕਰਨ ਵਾਲੇ ਘਰ ਲੱਭਣ ਲਈ, ਉਹਨਾਂ ਦੇ ਮਾਲਕਾਂ ਦੀ ਮਦਦ ਕਰਦੀ ਹੈ, ਜੋ ਹੁਣ ਉਹਨਾਂ ਨੂੰ ਆਪਣੇ ਨਾਲ ਨਹੀਂ ਰੱਖ ਸਕਦੇ।

Home To Home™ ਦੁਆਰਾ, ਪਾਲਤੂ ਜਾਨਵਰ ਆਪਣੇ ਮੌਜੂਦਾ ਘਰ ਤੋਂ ਆਪਣੇ ਨਵੇਂ ਘਰ ਵਿੱਚ ਜਾਂਦੇ ਹਨ। ਮੌਜੂਦਾ ਪੈੱਟ ਮਾਲਕ ਅਤੇ ਨਵੇਂ ਪੈੱਟ ਮਾਲਕ, ਜਾਨਵਰਾਂ ਬਾਰੇ ਸਿੱਧੀ ਜਾਣਕਾਰੀ ਲੈਣ ਅਤੇ ਆਪਣੇ ਪਾਲਤੂ ਜਾਨਵਰਾਂ ਦੇ ਟ੍ਰਾਂਸਫਰ ਦਾ ਪ੍ਰਬੰਧ ਕਰਨ ਲਈ, ਇਸ ਪ੍ਰੋਗਰਾਮ ਦੇ ਅੰਦਰ ਸਿੱਧੇ ਗੱਲਬਾਤ ਕਰ ਸਕਦੇ ਹਨ।

ਰੀ-ਹੋਮਿੰਗ ਵੈਬਸਾਈਟ, ਬ੍ਰੈਂਪਟਨ ਦੇ ਉਹਨਾਂ ਪੈੱਟ ਮਾਲਕਾਂ ਦੀ ਮਦਦ ਕਰੇਗੀ, ਜਿਹਨਾਂ ਨੂੰ ਕੁੱਤੇ, ਬਿੱਲੀਆਂ ਅਤੇ ਹੋਰ ਜਾਨਵਰਾਂ ਸਮੇਤ, ਆਪਣੇ ਪਾਲਤੂ ਜਾਨਵਰਾਂ ਲਈ ਨਵਾਂ ਘਰ ਲੱਭਣ ਦੀ ਲੋੜ ਹੈ। ਮੌਜੂਦਾ ਪੈੱਟ ਮਾਲਕ, ਐਨਲਾਈਨ ਛੋਟਾ ਜਿਹਾ ਫਾਰਮ ਭਰਦੇ ਹਨ ਅਤੇ ਰੀ-ਹੋਮਿੰਗ ਲਈ, ਪਾਲਤੂ ਜਾਨਵਰ ਨੂੰ ਸਬਮਿਟ ਕਰਨ ਲਈ ਇੱਕ ਤਸਵੀਰ ਅੱਪਲੋਡ ਕਰਦੇ ਹਨ। ਜੇ ਲੋਕ ਆਪਣੇ ਪਰਿਵਾਰ ਵਿੱਚ ਪਾਲਤੂ ਜਾਨਵਰ ਦਾ ਸੁਆਗਤ ਕਰਨਾ ਚਾਹੁੰਦੇ ਹਨ, ਉਹ Home To Home™ ਤੇ ਉਪਲਬਧ ਪਾਲਤੂ ਜਾਨਵਰਾਂ ਨੂੰ ਲੱਭ ਸਕਦੇ ਹਨ। ਦੋਵੇਂ ਧਿਰਾਂ ਲਈ, ਪਾਲਤੂ ਜਾਨਵਰ ਨੂੰ ਰੀ-ਹੋਮ ਕਰਨ ਦੀ ਕੋਈ ਫੀਸ ਨਹੀਂ ਹੈ।

ਬ੍ਰੈਂਪਟਨ ਐਨੀਮਲ ਸਰਵਿਸਿਜ਼, ਲੋੜ ਪੈਣ ਤੇ ਸਿਟੀ ਦੇ Home To Home™ ਪ੍ਰੋਗਰਾਮ ਦਾ ਨਿਰੀਖਣ ਕਰੇਗੀ। ਐਨੀਮਲ ਸਰਵਿਸਿਜ਼, ਰੀ-ਹੋਮਿੰਗ ਪ੍ਰਕਿਰਿਆ ਵਿੱਚ ਸਹਾਇਤਾ ਲਈ, ਸਲਾਹ ਅਤੇ ਸੁਝਾਅ ਪੇਸ਼ ਕਰ ਸਕਦੀ ਹੈ। ਮਾਲਕਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਜਦੋਂ ਉਹਨਾਂ ਦਾ ਪਾਲਤੂ ਜਾਨਵਰ, ਆਪਣੇ ਨਵੇਂ ਘਰ ਵਿੱਚ ਸੁਰੱਖਿਅਤ ਰੂਪ ਨਾਲ ਪਹੁੰਚ ਜਾਵੇ, ਤਾਂ ਉਹ ਬ੍ਰੈਂਪਟਨ ਐਨੀਮਲ ਸਰਵਿਸਿਜ਼ ਨੂੰ ਸੂਚਿਤ ਕਰਨ।

ਹਾਲਾਂਕਿ Home To Home™ ਦੁਆਰਾ, ਪਾਲਤੂ ਜਾਨਵਰਾਂ ਨੂੰ ਰੀ-ਹੋਮਿੰਗ ਕਰਨ ਨਾਲ, ਕੁਝ ਪਾਲਤੂ ਜਾਨਵਰਾਂ ਨੂੰ ਸ਼ੈਲਟਰ ਵਿੱਚ ਛੱਡਣ ਦੀ ਲੋੜ ਵਿੱਚ ਕਮੀ ਆਵੇਗੀ, ਪਰੰਤੂ ਹੋ ਸਕਦਾ ਹੈ ਕਿ ਇਹ ਸਾਰੀਆਂ ਰੀ-ਹੋਮਿੰਗ ਲੋੜਾਂ ਲਈ ਅਨੁਕੂਲ ਨਾ ਹੋਵੇ। ਜਾਨਵਰਾਂ ਨੂੰ ਅਜੇ ਵੀ, ਕੇਸ-ਦਰ-ਕੇਸ ਅਧਾਰ ਤੇ, ਸਿੱਧੇ ਸ਼ੈਲਟਰ ਵਿੱਚ ਛੱਡਿਆ ਜਾ ਸਕਦਾ ਹੈ। ਹੋਰ ਜਾਣਕਾਰੀ ਲਈ, ਕਿਰਪਾ ਕਰਕੇ ਬ੍ਰੈਂਪਟਨ ਐਨੀਮਲ ਸਰਵਿਸਿਜ਼ ਨੂੰ ਸੰਪਰਕ ਕਰੋ।

Home To Home™ ਤੱਕ ਪਹੁੰਚ ਲਈ, [ਇੱਥੇ \(here\)](#) ਕਲਿੱਕ ਕਰੋ। ਇਸ ਪ੍ਰੋਗਰਾਮ ਬਾਰੇ ਹੋਰ ਜਾਣਨ ਅਤੇ ਬ੍ਰੈਂਪਟਨ ਐਨੀਮਲ ਸਰਵਿਸਿਜ਼ ਤੱਕ ਪਹੁੰਚ ਲਈ, [Brampton.ca/animalservices](http://Brampton.ca/animalservices) ਤੇ ਜਾਓ।

Home To Home™ ਸ਼ੈਲਟਰ ਦੁਆਰਾ ਤਿਆਰ ਕੀਤਾ ਗਿਆ ਪ੍ਰੋਗਰਾਮ ਹੈ, ਜੋ ਉਹਨਾਂ ਲੋਕਾਂ ਲਈ ਸਕਾਰਾਤਮਕ ਵਿਕਲਪ ਪ੍ਰਦਾਨ ਕਰਨ ਵਾਸਤੇ, ਹੋਰ ਸ਼ੈਲਟਰਾਂ ਦੀ ਮਦਦ ਕਰੇਗਾ, ਜੋ ਹੁਣ ਆਪਣੇ ਪਾਲਤੂ ਜਾਨਵਰ ਦੀ ਦੇਖਭਾਲ ਨਹੀਂ ਕਰ ਸਕਦੇ। ਐਨਲਾਈਨ, Home To Home™ ਨੈੱਟਵਰਕ [home-home.org](http://home-home.org) ਤੇ ਜਾਓ।

**ਹਵਾਲੇ**

“ਬ੍ਰੈਂਪਟਨ ਨੂੰ, Home To Home™ ਪਾਲਤੂ ਜਾਨਵਰ ਰੀ-ਹੋਮਿੰਗ ਸਰਵਿਸ ਪੇਸ਼ ਕਰਨ ਵਾਲਾ, ਕੈਨੇਡਾ ਦਾ ਪਹਿਲਾ ਸ਼ਹਿਰ ਹੋਣ ਤੇ ਮਾਣ ਹੈ। ਮੁਫਤ, ਵਰਤੋਂ ਵਿੱਚ ਅਸਾਨ ਪ੍ਰੋਗਰਾਮ, ਸਾਡੇ ਭਾਈਚਾਰੇ ਵਿੱਚ ਪੈੱਟ ਮਾਲਕਾਂ ਨੂੰ ਜਾਨਵਰਾਂ ਲਈ ਪਿਆਰ ਕਰਨ ਵਾਲੇ ਘਰ ਲੱਭਣ ਵਿੱਚ ਅਤੇ ਜੇ ਲੋਕ ਪਾਲਤੂ ਜਾਨਵਰਾਂ ਨਾਲ ਜੁੜਨਾ ਚਾਹੁੰਦੇ ਹਨ, ਉਹਨਾਂ ਨੂੰ ਸਮਰੱਥ ਕਰਦਾ ਹੈ।”

– ਪੈਟਰਿਕ ਬ੍ਰਾਊਨ (Patrick Brown), ਮੇਅਰ, ਸਿਟੀ ਆਫ ਬ੍ਰੈਂਪਟਨ

“ਬ੍ਰੈਂਪਟਨ ਐਨੀਮਲ ਸਰਵਿਸਿਜ, ਹੁਣ Home To Home™ ਦੁਆਰਾ ਪਾਲਤੂ ਜਾਨਵਰਾਂ ਨੂੰ ਰੀ-ਹੋਮਿੰਗ ਕਰਨ ਲਈ, ਇੱਕ ਨਵੀਨਤਾਕਾਰੀ ਹੱਲ ਪੇਸ਼ ਕਰੇਗਾ। ਸਾਨੂੰ ਆਸ ਹੈ ਕਿ ਸਾਡੇ ਸ਼ੈਲਟਰ ਵਿੱਚ ਘੱਟ ਜਾਨਵਰ ਛੱਡੇ ਜਾਣਗੇ ਅਤੇ ਬ੍ਰੈਂਪਟਨ ਵਿੱਚ ਵੱਧ ਪਾਲਤੂ ਜਾਨਵਰਾਂ ਨੂੰ ਜਲਦੀ ਅਤੇ ਬਿਨਾਂ ਵਿਘਨ ਦੇ ਘਰ ਮਿਲਣਗੇ।”

– ਹਰਕੀਰਤ ਸਿੰਘ (Harkirat Singh), ਸਿਟੀ ਕਾਉਂਸਲਰ, ਵਾਰਡਸ 9 ਅਤੇ 10; ਚੇਅਰ, ਕਾਰਪੋਰੇਟ ਸਰਵਿਸਿਜ, ਸਿਟੀ ਆਫ ਬ੍ਰੈਂਪਟਨ

“ਚੰਗੀ-ਤਰ੍ਹਾਂ ਸੰਚਾਲਿਤ ਸ਼ਹਿਰ ਵਜੋਂ, ਸਿਟੀ ਆਫ ਬ੍ਰੈਂਪਟਨ ਹਮੇਸ਼ਾ ਸਾਡੇ ਨਿਵਾਸੀਆਂ – ਅਤੇ ਉਹਨਾਂ ਦੇ ਪਾਲਤੂ ਜਾਨਵਰਾਂ ਨੂੰ ਵੱਧ ਪ੍ਰਭਾਵੀ ਅਤੇ ਜੁੜੇ ਰਹਿਣ ਦੇ ਤਰੀਕੇ ਲੱਭਦੀ ਹੈ। ਕਿਸੇ ਵੀ ਜਾਨਵਰ ਨੂੰ, Home To Home™ ਦੁਆਰਾ ਰੀ-ਹੋਮ ਕੀਤਾ ਜਾ ਸਕਦਾ ਹੈ, ਪ੍ਰੋਗਰਾਮ ਤੇ ਕਲਿੱਕ ਕਰੋ ਅਤੇ ਬ੍ਰੈਂਪਟਨ ਦੇ ਪਾਲਤੂ ਜਾਨਵਰਾਂ ਨੂੰ ਨਵੇਂ, ਵਧੀਆ ਘਰ ਲੱਭਣ ਵਿੱਚ ਮਦਦ ਕਰੋ।”

– ਰੋਏਨਾ ਸੈਂਟੋਸ (Rowena Santos), ਰੀਜਨਲ ਕਾਉਂਸਲਰ, ਵਾਰਡਸ 1 ਅਤੇ 5; ਵਾਈਸ-ਚੇਅਰ, ਕਾਰਪੋਰੇਟ ਸਰਵਿਸਿਜ, ਸਿਟੀ ਆਫ ਬ੍ਰੈਂਪਟਨ

“ਬ੍ਰੈਂਪਟਨ ਐਨੀਮਲ ਸਰਵਿਸਿਜ ਦਾ ਸਟਾਫ਼, ਬ੍ਰੈਂਪਟਨ ਵਿੱਚ ਪਿਆਰ ਕਰਨ ਵਾਲੇ ਘਰ ਲੱਭਣ ਵਿੱਚ ਪਾਲਤੂ ਜਾਨਵਰਾਂ ਦੀ ਮਦਦ ਦੇ ਮੌਕੇ ਪ੍ਰਦਾਨ ਕਰਨ ਲਈ ਵਚਨਬੱਧ ਹੈ। ਕੈਨੇਡਾ ਵਿੱਚ Home To Home™ ਸਰਵਿਸ ਨੂੰ ਸ਼ਾਮਲ ਕਰਨ ਵਾਲੇ ਪਹਿਲੇ ਭਾਈਚਾਰੇ ਵਜੋਂ, ਸਟਾਫ਼ ਲੋੜ ਪੈਣ ਤੇ ਪ੍ਰਕਿਰਿਆ ਦੁਆਰਾ ਪੈੱਟ ਮਾਲਕਾਂ ਦੀ ਮਦਦ ਅਤੇ ਪੈੱਟ ਮਾਲਕਾਂ ਨੂੰ ਸਿੱਧੇ ਇੱਕ-ਦੂਜੇ ਨਾਲ ਗੱਲਬਾਤ ਕਰਨ ਵਿੱਚ ਸਮਰੱਥ ਬਣਾਉਣ ਲਈ ਉਪਲਬਧ ਹੈ।”

– ਡੇਵਿਡ ਬੈਰਿਕ (David Barrick), ਚੀਫ ਐਡਮਿਨਿਸਟ੍ਰੇਟਿਵ ਅਫਸਰ, ਸਿਟੀ ਆਫ ਬ੍ਰੈਂਪਟਨ

-30-

ਕੈਨੇਡਾ ਵਿੱਚ ਸਭ ਤੋਂ ਵੱਧ ਤੇਜ਼ੀ ਨਾਲ ਵਧਣ ਵਾਲੇ ਸ਼ਹਿਰਾਂ ਵਿੱਚੋਂ ਇੱਕ ਦੇ ਤੌਰ ਤੇ, ਬ੍ਰੈਂਪਟਨ 650,000 ਲੋਕਾਂ ਅਤੇ 70,000 ਕਾਰੋਬਾਰੀਆਂ ਦਾ ਘਰ ਹੈ। ਅਸੀਂ ਜੇ ਵੀ ਕਰਦੇ ਹਾਂ, ਲੋਕਾਂ ਨੂੰ ਧਿਆਨ ਵਿੱਚ ਰੱਖ ਕੇ ਕਰਦੇ ਹਾਂ। ਅਸੀਂ ਸਾਡੇ ਵੰਨ-ਸੁਵੰਨੇ ਭਾਈਚਾਰਿਆਂ ਤੋਂ ਸਰਗਰਮ ਹੁੰਦੇ ਹਾਂ, ਅਸੀਂ ਨਿਵੇਸ਼ ਨੂੰ ਆਕਰਸ਼ਿਤ ਕਰਦੇ ਹਾਂ ਅਤੇ ਅਸੀਂ ਤਕਨੀਕ ਅਤੇ ਵਾਤਾਵਰਣ ਸਬੰਧੀ ਨਵੀਨਤਾ ਨੂੰ ਅੱਗੇ ਵਧਾਉਣ ਦੇ ਸਫ਼ਰ ਤੇ ਹਾਂ। ਅਸੀਂ ਇੱਕ ਅਜਿਹਾ ਸਿਹਤਮੰਦ ਸ਼ਹਿਰ ਬਣਾਉਣ ਵਿੱਚ ਉੱਨਤੀ ਲਈ ਭਾਈਵਾਲੀ ਕਰਦੇ ਹਾਂ, ਜੋ ਸੁਰੱਖਿਅਤ, ਸਥਿਰ ਅਤੇ ਸਫਲ ਹੋਵੇ। ਸਾਡੇ ਨਾਲ [Twitter](#), [Facebook](#), ਅਤੇ [Instagram](#) ਤੇ ਜੁੜੋ। [www.brampton.ca](http://www.brampton.ca) ਤੇ ਹੋਰ ਜਾਣੋ।

**ਮੀਡੀਆ ਸੰਪਰਕ**

ਮੋਨਿਕਾ ਦੁੱਗਲ (Monika Duggal)

ਕੋਆਰਡੀਨੇਟਰ, ਮੀਡੀਆ ਐਂਡ ਕਮਿਊਨਿਟੀ ਐਂਗੇਜਮੈਂਟ

ਸਟ੍ਰੈਟੇਜਿਕ ਕਮਿਊਨਿਕੇਸ਼ਨ

ਸਿਟੀ ਆਫ ਬ੍ਰੈਂਪਟਨ

905-874-3426 | [Monika.Duggal@brampton.ca](mailto:Monika.Duggal@brampton.ca)